

ਤੁਰੰਤ ਰਿਲੀਜ਼ ਲਈ

## ਬਸੰਤ ਦੇ ਸੀਜਨ ਦੀ ਸ਼ੁਰੂਆਤ, ਆਭਾਸੀ ਸੀਡੀ ਸੈਟਰਡੇ ਅਤੇ ਗਾਰਡਨ ਸ਼ੋ ਨਾਲ ਕਰੋ

ਬ੍ਰੈਂਪਟਨ, ਓਨਟਾਰੀਓ (1 ਮਾਰਚ, 2021) – ਸਿਟੀ ਆਫ ਬ੍ਰੈਂਪਟਨ ਦਾ 9<sup>ਵਾਂ</sup> ਸਾਲਾਨਾ ਸੀਡੀ ਸੈਟਰਡੇ (Seedy Saturday) ਅਤੇ ਗਾਰਡਨ ਸ਼ੋ (Garden Show), ਇਸ ਸਾਲ, ਸ਼ਨੀਵਾਰ, 13 ਮਾਰਚ, ਸਵੇਰੇ 10 ਵਜੇ ਤੋਂ ਸ਼ੁਰੂ ਕਰਦੇ ਹੋਏ ਔਨਲਾਈਨ ਹੋਵੇਗਾ!

2021 ਦਾ ਆਭਾਸੀ (ਵਰਚੁਅਲ) ਸੀਡੀ ਸੈਟਰਡੇ ਅਤੇ ਗਾਰਡਨ ਸ਼ੋ, ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ (Brampton Horticultural Society) ਦੇ ਨਾਲ ਭਾਈਵਾਲੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿੱਚ ਹੇਠਾਂ ਲਿਖੇ, ਵਾਤਾਵਰਣ ਮਾਹਰਾਂ ਦੇ ਬਾਗਬਾਨੀ ਸਬੰਧੀ ਵੀਡੀਓ ਪੇਸ਼ ਕੀਤੇ ਜਾਣਗੇ:

- ਸਕੂਲ ਫੂਡ ਗਾਰਡਨਸ (School Food Gardens) ਬਾਰੇ ਐਲੀਸਨ ਈਡੀ (Allison Eady)
- ਹੈਰੀਟੇਜ ਫਲਾਵਰ ਗਾਰਡਨਸ (Heritage Flower Gardens) ਬਾਰੇ ਬੌਬ ਵਿਲਡਫੋਂਗ (Bob Wildfong)
- ਬਿਗਨਰਸ ਗਾਈਡ ਟੂ ਗ੍ਰੋਇੰਗ ਫੂਡ (Beginners Guide to Growing Food) ਦੇ ਨਾਲ ਫ੍ਰੈਂਕ ਫੇਰਾਜਿਨ (Frank Ferragine)
- ਬ੍ਰਿੰਗਿੰਗ ਬਟਰਫਲਾਈਜ਼ ਹੋਮ ਟੂ ਬ੍ਰੈਂਪਟਨ (Bringing Butterflies Home to Brampton) ਬਾਰੇ ਜੋਡ ਰੋਬਰਟਸ (Jode Roberts)
- ਗ੍ਰੋਇੰਗ ਐਂਡ ਯੂਜਿੰਗ ਹਰਬਸ (Growing and Using Herbs) ਬਾਰੇ ਲੋਰੇਨ ਬੋਸ਼ (Lauren Bosch)
- ਹੇਅਰਲੂਮਸ ਐਂਡ ਸੀਡ ਸੇਵਿੰਗ (Heirlooms and Seed Saving) ਬਾਰੇ ਲਿੰਡਾ ਕ੍ਰੈਗੋ (Linda Crago)
- ਐਡੀਬਲਸ ਇਨ ਅਰਬਨ ਲੈਂਡਸਕੇਪਸ (Edibles in Urban Landscapes) ਬਾਰੇ ਸਟੀਵਨ ਬਿੱਗਸ (Steven Biggs)
- ਮੈਨੇਜਿੰਗ ਇਨਵੇਸਿਵ ਪਲਾਂਟਸ ਇਨ ਯੋਰ ਗਾਰਡਨ (Managing Invasive Plants in Your Garden) ਬਾਰੇ ਵਿੱਕੀ ਸਿਮਕੋਵਿਕ (Vicki Simkovic)

ਭਾਵੇਂ ਤੁਸੀਂ ਬਾਗਬਾਨੀ ਵਿੱਚ ਨਵੇਂ ਹੋ ਜਾਂ ਤੁਹਾਨੂੰ ਇਸਦਾ ਅਨੁਭਵ ਹੈ, 13 ਮਾਰਚ ਨੂੰ ਪੂਰਾ ਦਿਨ [www.brampton.ca/seedysaturday](http://www.brampton.ca/seedysaturday) ਦੇਖੋ। ਇਸ ਵਿੱਚ ਤੁਹਾਨੂੰ ਬਾਗਬਾਨੀ ਸਬੰਧੀ ਵਸੀਲਿਆਂ ਤੱਕ ਪਹੁੰਚਣ, ਲੋਕਲ ਬਾਗਬਾਨੀ ਵਿਕਰੇਤਾਵਾਂ ਨਾਲ ਜੁੜਨ, ਪ੍ਰਿੰਟ ਕਰਨ ਯੋਗ ਗਤੀਵਿਧੀਆਂ ਅਤੇ ਵੀਡੀਓ ਟਿਊਟੋਰੀਅਲਸ ਦੇ ਨਾਲ ਕਿਡਜ਼ ਜੋਨ (Kids Zone) ਦਾ ਮਜ਼ਾ ਲੈਣ ਅਤੇ ਇਹ ਸਿੱਖਣ ਦਾ ਮੌਕਾ ਮਿਲੇਗਾ ਕਿ ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ ਦੇ ਨਾਲ ਕਰਬਸਾਈਡ (ਪਗਡੰਡੀ ਦੇ ਕਿਨਾਰੇ ਤੋਂ ਵਸਤਾਂ ਲੈਣਾ) ਬੀਜ ਅਦਲਾ-ਬਦਲੀ ਕਰਨ ਵਿੱਚ ਕਿਵੇਂ ਹਿੱਸਾ ਲੈਣਾ ਹੈ।

ਇਹ ਕਾਰਜਕਰਮ, [ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ \(Brampton Horticultural Society\)](http://www.brampton.ca/seedysaturday) ਦੇ ਨਾਲ ਭਾਈਵਾਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਸੀਡਸ ਆਫ ਡਾਇਵਰਸਿਟੀ (Seeds of Diversity) ਵੱਲੋਂ ਸਮਰਥਿਤ ਹੈ।

### ਹਵਾਲੇ

“ਮੈਂ ਹਰ ਕਿਸੇ ਨੂੰ ਉਤਸ਼ਾਹਿਤ ਕਰਦਾ ਹਾਂ ਕਿ, 13 ਮਾਰਚ ਨੂੰ ਇਸ ਸਾਲ ਦਾ ਆਭਾਸੀ ਸੀਡੀ ਸੈਟਰਡੇ ਅਤੇ ਗਾਰਡਨ ਸ਼ੋ ਦੇਖੋ! ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਇਹ ਸਾਡੀ ਬਾਇਓਡਾਇਵਰਸਿਟੀ ਦੀ ਸਥਿਰਤਾ ਅਤੇ ਮਹੱਤਵ ਤੇ ਕੇਂਦਰਿਤ ਹੈ। ਇਸ ਰੋਮਾਂਚਕ ਅਤੇ ਸਿੱਖਿਆਤਮਕ ਕਾਰਜਕਰਮ ਵਿੱਚ, ਭੋਜਨ ਸਬੰਧੀ ਸਥਿਰਤਾ ਬਾਰੇ ਜਾਣੋ, ਮਾਹਰਾਂ ਦੇ ਸੁਝਾਅ ਅਤੇ ਵਸੀਲੇ ਦੇਖੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਭਾਵੇਂ ਇਸ ਸਾਲ ਅਸੀਂ, ਸੀਡੀ ਸੈਟਰਡੇ ਅਤੇ ਗਾਰਡਨ ਸ਼ੋ ਦਾ ਅਨੰਦ ਮਾਣਨ ਲਈ ਵਿਅਕਤੀਗਤ ਰੂਪ ਨਾਲ ਇਕੱਠੇ ਨਹੀਂ ਹੋ ਸਕਦੇ, ਪਰੰਤੂ ਸਾਡਾ ਐਨਲਾਈਨ ਕਾਰਜਕਰਮ, ਬਸੰਤ ਵਿੱਚ ਪੈਂਦੇ ਉਗਾਉਣ ਅਤੇ ਸਾਡੇ ਸ਼ਹਿਰ ਨੂੰ ਹਰਾ-ਭਰਾ ਰੱਖਣ ਬਾਰੇ ਸਿੱਖਣ ਵਾਸਤੇ, ਸਾਡੇ ਭਾਈਚਾਰੇ ਨੂੰ ਇਕੱਠੇ ਲਿਆਉਣ ਦਾ ਯਕੀਨ ਦਵਾਉਂਦਾ ਹੈ।”

- ਰੋਏਨਾ ਸੈਨਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਹਰ ਪੱਧਰ ਦੀ ਮੁਹਾਰਤ ਵਾਲੇ ਬਾਗਬਾਨੀ ਕਰਨ ਵਾਲਿਆਂ ਨੂੰ, ਆਭਾਸੀ ਸੀਡੀ ਸੈਟਰਡੇ ਅਤੇ ਗਾਰਡਨ ਸ਼ੋ ਵਿੱਚ ਸੱਦਾ ਦਿੱਤਾ ਜਾਂਦਾ ਹੈ। ਇੰਡਸਟਰੀ ਦੇ ਮਾਹਰਾਂ ਦੇ ਪੇਸ਼ ਕੀਤੇ ਗਏ ਵੀਡੀਓਜ਼ ਦੇ ਨਾਲ-ਨਾਲ – ਲੋਕਲ ਬਾਗਬਾਨੀ ਵਿਕਰੇਤਾਵਾਂ ਨਾਲ ਜੁੜੇ, ਬੱਚਿਆਂ ਲਈ ਗਤੀਵਿਧੀਆਂ ਆਦਿ ਤੱਕ ਪਹੁੰਚ ਪ੍ਰਾਪਤ ਕਰੋ। ਇਸ ਕਾਰਜਕਰਮ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਹੈ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਅਸੀਂ 9<sup>ਵਾਂ</sup> ਸਾਲਾਨਾ ਸੀਡੀ ਸੈਟਰਡੇ ਅਤੇ ਗਾਰਡਨ ਸ਼ੋ, ਪਹਿਲੀ ਵਾਰ ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ ਦੇ ਨਾਲ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਆਓ ਅਤੇ ਬਾਗਬਾਨੀ, ਸਥਿਰਤਾ ਬਾਰੇ ਅਤੇ ਇਹ ਸਿੱਖੋ ਕਿ ਤੁਸੀਂ ਸਾਡੇ ਭਾਈਚਾਰੇ ਵਿੱਚ ਵੱਧ ਈਕੋ-ਫ੍ਰੈਂਡਲੀ ਤਰੀਕੇ ਨਾਲ ਕਿਵੇਂ ਰਹਿ ਸਕਦੇ ਹੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)